

ਤੁਰੰਤ ਰਿਲੀਜ਼ ਲਈ

ਸਿਟੀ ਨੇ ਊਰਜਾ ਅਤੇ ਨਿਕਾਸੀਆਂ ਤੇ ਕਾਰਵਾਈ ਕਰਨ ਲਈ ਸ਼ੈਰੀਡਨ ਕਾਲਜ ਨਾਲ ਭਾਈਵਾਲੀ ਕੀਤੀ

ਬ੍ਰੈਂਪਟਨ, ਓਨਟਾਰੀਓ (27 ਮਈ, 2019) – ਅਸੀਂ ਹਰ ਰੋਜ਼ ਊਰਜਾ ਦੀ ਵਰਤੋਂ ਕਰਦੇ ਹਾਂ, ਭਾਵੇਂ ਇਹ ਲਾਈਟਾਂ ਜਗਾਉਣ ਲਈ ਬਿਜਲੀ ਹੋਵੇ ਜਾਂ ਕਾਰ ਚਲਾਉਣ ਲਈ ਫਿਊਲ ਹੋਵੇ। ਪਰੰਤੂ ਊਰਜਾ ਦਾ ਜੋ ਪ੍ਰਕਾਰ – ਅਤੇ ਮਾਤਰਾ – ਅਸੀਂ ਵਰਤਦੇ ਹਾਂ, ਉਹ ਪਲੈਨੇਟ ਅਤੇ ਸਾਡੀਆਂ ਜੇਬਾਂ ਦੋਵਾਂ ਤੇ ਅਸਰ ਪਾ ਸਕਦਾ ਹੈ। ਇਸ ਕਰਕੇ ਸਿਟੀ ਆਫ ਬ੍ਰੈਂਪਟਨ, ਸ਼ੈਰੀਡਨ ਕਾਲਜ (Sheridan College) ਦੇ ਨਾਲ ਭਾਈਵਾਲੀ ਵਿੱਚ, ਇੱਕ ਵਿਆਪਕ ਨਵਾਂ ਭਾਈਚਾਰਕ ਊਰਜਾ ਪਲਾਨ ਵਿਕਸਿਤ ਕਰ ਰਹੀ ਹੈ।

ਕਮਿਊਨਿਟੀ ਐਨਰਜੀ ਐਂਡ ਐਮਿਸ਼ਨਸ ਰੀਡਕਸ਼ਨ ਪਲਾਨ (ਸੀ.ਈ.ਈ.ਆਰ.ਪੀ.) (Community Energy and Emissions Reduction Plan) (CEERP) ਇੱਕ ਲੰਮੀ-ਮਿਆਦ ਦਾ ਪਲਾਨ ਹੈ, ਜੋ ਸਿਟੀ, ਸਥਾਨਕ ਉਪਯੋਗਿਤਾਵਾਂ, ਕਾਰੋਬਾਰ, ਉਦਯੋਗ, ਨਿਵਾਸੀਆਂ ਅਤੇ ਭਾਈਚਾਰਕ ਸਟੇਕਹੋਲਡਰਾਂ ਦੇ ਊਰਜਾ ਸੰਭਾਲ ਯਤਨਾਂ ਨੂੰ ਮਿਲਾਉਣ ਲਈ ਹੈ। ਇਹ ਖਾਸ ਊਰਜਾ ਸਮਰੱਥਾ ਅਤੇ ਗ੍ਰੀਨਹਾਊਸ ਗੈਸ ਨਿਕਾਸੀ ਵਿੱਚ ਕਮੀ ਦੇ ਅਜਿਹੇ ਟੀਚੇ ਤੈਅ ਕਰੇਗਾ, ਜੋ ਸੂਬਾਈ ਅਤੇ ਸੰਘੀ ਵਾਤਾਵਰਣ ਵਿੱਚ ਤਬਦੀਲੀਆਂ ਸਬੰਧੀ ਵਚਨਬੱਧਤਾਵਾਂ ਨੂੰ ਪੂਰਾ ਕਰਦੇ ਹੋਣ।

ਹੁਣ ਤੱਕ ਕੀਤੇ ਗਏ ਤਕਨੀਕੀ ਕੰਮ ਅਤੇ ਤੁਲਨਾਤਮਕ ਵਿਸ਼ਲੇਸ਼ਣ ਨੇ ਦਰਸਾਇਆ ਹੈ ਕਿ:

- ਇੱਕ ਭਾਈਚਾਰੇ ਦੇ ਤੌਰ ਤੇ, ਬ੍ਰੈਂਪਟਨ ਹਰ ਸਾਲ ਟ੍ਰਾਂਸਪੋਰਟੇਸ਼ਨ, ਰਿਹਾਇਸ਼ੀ, ਵਿਵਸਾਇਕ ਅਤੇ ਸੰਸਥਾਗਤ ਗਤੀਵਿਧੀਆਂ ਲਈ ਊਰਜਾ ਤੇ \$1.8 ਬਿਲੀਅਨ ਖਰਚ ਕਰਦਾ ਹੈ। ਅਗਲੇ ਤਿੰਨ ਦਹਾਕਿਆਂ ਤੱਕ, ਅਬਾਦੀ ਵਿੱਚ ਵਾਧੇ ਅਤੇ ਵਧੇ ਹੋਏ ਉਪਯੋਗਿਤਾ ਰੇਟਾਂ ਦੇ ਕਾਰਨ ਉਹਨਾਂ ਲਾਗਤਾਂ ਦੇ ਚੌਗੁਣੇ ਤੋਂ ਵੱਧ ਹੋਣ ਦੀ ਸੰਭਾਵਨਾ ਹੈ।
- ਟ੍ਰਾਂਸਪੋਰਟੇਸ਼ਨ ਬ੍ਰੈਂਪਟਨ ਵਿੱਚ ਸਾਰੀਆਂ ਊਰਜਾ ਲਾਗਤਾਂ ਅਤੇ ਨਿਕਾਸੀਆਂ ਦੇ ਘੱਟੋ-ਘੱਟ ਅੱਧੇ ਲਈ ਜ਼ਿੰਮੇਵਾਰ ਹੈ।
- ਐਸਤਨ, ਬ੍ਰੈਂਪਟਨ ਵਿੱਚ ਘਰ ਅਤੇ ਬਿਲਡਿੰਗਾਂ ਵਿਸ਼ਵਵਿਆਪੀ ਮਾਨਦੰਡਾਂ ਤੋਂ ਲਗਭਗ ਅੱਧੀਆਂ ਸਮਰੱਥ ਹਨ।
- ਬ੍ਰੈਂਪਟਨ ਦੀਆਂ ਪ੍ਰਤੀ ਵਿਅਕਤੀ ਸਾਲਾਨਾ ਗ੍ਰੀਨਹਾਊਸ ਗੈਸ ਨਿਕਾਸੀਆਂ ਲਗਭਗ 5.6 ਟਨ ਹਨ – ਜੋ ਵਿਸ਼ਵਵਿਆਪੀ ਤੌਰ ਤੇ ਬਿਹਤਰ ਪੱਧਰ ਤੋਂ ਦੁੱਗਣੀਆਂ ਅਤੇ 2050 ਤੱਕ ਕੈਨੇਡਾ ਸਰਕਾਰ (Government of Canada) ਦੇ ਟੀਚਿਆਂ ਤੋਂ ਦਸ ਗੁਣਾ ਵੱਧ ਹਨ।

ਸੀ.ਈ.ਈ.ਆਰ.ਪੀ. ਇਹਨਾਂ ਦੁਆਰਾ ਸਰਬੋਤਮ ਊਰਜਾ ਪ੍ਰਦਰਸ਼ਨ ਹਾਸਲ ਕਰਨ ਵਿੱਚ ਬ੍ਰੈਂਪਟਨ ਦੀ ਮਦਦ ਲਈ ਇੱਕ ਰੋਡਮੈਪ ਤਿਆਰ ਕਰੇਗੀ:

- ਊਰਜਾ ਸਮਰੱਥਾ ਅਤੇ ਬੱਚਤਾਂ ਵਿੱਚ ਸੁਧਾਰ ਕਰਨਾ
- ਗ੍ਰੀਨਹਾਊਸ ਗੈਸ ਨਿਕਾਸੀਆਂ ਨੂੰ ਘੱਟ ਕਰਨਾ
- ਵਾਤਾਵਰਣ ਵਿੱਚ ਤਬਦੀਲੀ ਦੇ ਲਚਕੀਲੇਪਣ ਨੂੰ ਵਧਾਉਣਾ
- ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣਾ – ਪੁੱਜਣਯੋਗ ਕੀਮਤ ਤੇ ਊਰਜਾ ਸਰੋਤਾਂ ਦੀ ਨਿਰਵਿਘਨ ਉਪਲਬਧਤਾ

ਪਲਾਨ ਦੇ ਵਿਕਾਸ ਲਈ ਸਲਾਹਕਾਰਾਂ ਦੇ ਤੌਰ ਤੇ ਕੰਮ ਕਰਨ ਲਈ ਭਾਈਚਾਰਕ ਮੈਂਬਰਾਂ ਦਾ ਕਾਰਜ ਬਲ ਸਥਾਪਤ ਕੀਤਾ ਗਿਆ ਹੈ। ਸਥਾਨਕ ਸਟੇਕਹੋਲਡਰਾਂ ਦੀ ਵਿਆਪਕ ਨੁਮਾਇੰਦਗੀ ਤੋਂ ਬਣਿਆ ਇਹ ਗਰੁੱਪ ਅਗਲੇ ਅੱਠ ਮਹੀਨਿਆਂ ਤੱਕ ਭਾਈਚਾਰਕ ਸ਼ਮੂਲੀਅਤ ਦੇ ਯਤਨਾਂ ਦੀ ਅਗਵਾਈ ਕਰੇਗਾ।

ਸੀ.ਈ.ਈ.ਆਰ.ਪੀ. ਤੇ ਫਾਈਨਲ ਰਿਪੋਰਟ 2020 ਦੇ ਸ਼ੁਰੂ ਵਿੱਚ ਸਿਟੀ ਕਾਉਂਸਿਲ (City Council) ਨੂੰ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਪ੍ਰੋਜੈਕਟ ਬਾਰੇ ਹੋਰ ਜਾਣਕਾਰੀ ਲਈ, brampton.ca/ceerp ਤੇ ਜਾਓ।

ਈਕੋ ਪਲੈਜ (Eco Pledge)

ਸੀ.ਈ.ਈ.ਆਰ.ਪੀ. ਦੇ ਸਹਿਯੋਗ ਵਿੱਚ, ਇਸ ਸਾਲ ਦੀ ਗ੍ਰੋ ਗ੍ਰੀਨ ਈਕੋ ਪਲੈਜ (Grow Green Eco Pledge) ਪੂਰੀ ਤਰ੍ਹਾਂ ਉਰਜਾ ਬਾਰੇ ਹੈ। ਈਕੋ ਪਲੈਜ ਨਿਵਾਸੀਆਂ ਲਈ ਖਾਸ ਮਿਆਦ ਤੱਕ ਸਧਾਰਨ, ਵਾਤਾਵਰਣ-ਅਨੁਕੂਲਿਤ – ਅਤੇ ਪੈਸੇ ਦੀ ਬੱਚਤ ਵਾਲੇ – ਕੰਮ ਕਰਨ ਵਾਸਤੇ ਵਚਨਬੱਧ ਹੋਣ ਦਾ ਇੱਕ ਅਸਾਨ ਤਰੀਕਾ ਹੈ।

ਸੰਕਲਪ ਲੈਣ ਲਈ, ਲੋਕ brampton.ca/ecopledge ਤੇ ਜਾ ਕੇ, ਘੱਟੋ-ਘੱਟ ਇੱਕ ਅਜਿਹੇ ਕੰਮ ਦੀ ਚੋਣ ਕਰਨ, ਜਿਸ ਲਈ ਉਹ ਹੁਣ ਤੋਂ ਲੈ ਕੇ ਸਤੰਬਰ ਦੇ ਅੰਤ ਵਿੱਚ ਪ੍ਰੋਗਰਾਮ ਖਤਮ ਹੋਣ ਤੱਕ ਵਚਨਬੱਧ ਹੋ ਸਕਣ, ਅਤੇ ਆਪਣਾ ਸੰਕਲਪ ਪ੍ਰਸਤੁਤ ਕਰਨ – ਫਿਰ ਇਸਨੂੰ ਸਹਿਕਰਮੀਆਂ, ਸਹਿਪਾਠੀਆਂ, ਪਰਿਵਾਰ ਅਤੇ ਦੋਸਤਾਂ ਨਾਲ ਸਾਂਝਾ ਕਰਨ, ਤਾਂ ਜੋ ਉਹ ਵੀ ਇਸ ਵਿੱਚ ਆਪਣੀ ਭੂਮਿਕਾ ਨਿਭਾ ਸਕਣ! ਭਾਗੀਦਾਰ ਇਨਾਮ ਲਈ ਯੋਗ ਹੋਣਗੇ।

ਹਵਾਲੇ

“ਉਰਜਾ ਸਾਡੀਆਂ ਰੋਜ਼ਾਨਾ ਜ਼ਿੰਦਗੀਆਂ ਵਿੱਚ ਇੰਨੀ ਸਥਿਰ ਹੈ ਕਿ ਕਦੇ-ਕਦਾਈਂ ਅਸੀਂ ਇਸਦੀ ਕਦਰ ਨਹੀਂ ਕਰਦੇ। ਮੈਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਇਸ ਰੋਮਾਂਚਕ ਨਵੇਂ ਪ੍ਰੋਜੈਕਟ ਤੇ ਸ਼ੈਰੀਡਨ ਦੇ ਨਾਲ ਭਾਈਵਾਲੀ ਕਰ ਰਹੇ ਹਾਂ, ਜਿਸਦੇ ਸਾਡੇ ਭਾਈਚਾਰੇ ਲਈ ਸਕਾਰਾਤਮਕ ਆਰਥਿਕ, ਵਾਤਾਵਰਣ ਸਬੰਧੀ ਅਤੇ ਸਮਾਜਿਕ ਨਤੀਜੇ ਹੋਣਗੇ। ਸੀ.ਈ.ਈ.ਆਰ.ਪੀ. ਬ੍ਰੈਂਪਟਨ 2040 ਵਿਜ਼ਨ (Brampton 2040 Vision), ਗ੍ਰੋ ਗ੍ਰੀਨ ਐਨਵਾਇਰਲਮੈਂਟਲ ਮਾਸਟਰ ਪਲਾਨ (Grow Green Environmental Master Plan) ਦੇ ਟੀਚਿਆਂ ਅਤੇ ਸਾਡੀਆਂ ਕਾਉਂਸਿਲ ਤਰਜੀਹਾਂ ਦਾ ਸਮਰਥਨ ਕਰਦਾ ਹੈ ਅਤੇ ਪਹਿਲਾਂ ਤੋਂ ਹੀ ਜਾਰੀ ਵਾਤਾਵਰਣ ਸਬੰਧੀ ਕਈ ਪ੍ਰਗਤੀਸ਼ੀਲ ਪਹਿਲਕਦਮੀਆਂ ਦੀ ਪੂਰਤੀ ਕਰਦਾ ਹੈ।”

- ਮੇਅਰ ਪੈਟਰਿਕ ਬ੍ਰਾਊਨ (Patrick Brown)

“ਸਾਨੂੰ ਇਸ ਮਹੱਤਵਪੂਰਨ ਪਹਿਲਕਦਮੀ ਤੇ ਸਿਟੀ ਆਫ ਬ੍ਰੈਂਪਟਨ ਅਤੇ ਸਾਡੇ ਭਾਈਚਾਰਕ ਭਾਈਵਾਲਾਂ ਦੇ ਨਾਲ ਸਹਿਯੋਗ ਕਰਨ ਤੇ ਖੁਸ਼ੀ ਹੈ। ਕਮਿਊਨਿਟੀ ਐਨਰਜੀ ਐਂਡ ਐਮਿਸ਼ਨਸ ਰੀਡਕਸ਼ਨ ਪਲਾਨ ਨਾਲ ਅਸੀਂ ਸ਼ੈਰੀਡਨ ਦੇ ਆਪਣੇ ਇੰਟੀਗ੍ਰੇਟਿਡ ਐਨਰਜੀ ਐਂਡ ਕਲਾਈਮੇਟ ਮੈਨੇਜਮੈਂਟ ਪਲਾਨ (Integrated Energy and Climate Management Plan) ਦੀ ਸਫਲਤਾ ਨੂੰ ਸ਼ਾਮਲ ਕਰ ਸਕਾਂਗੇ, ਜਿਸ ਵਿੱਚ ਕਾਲੇਜ 2020 ਤੱਕ ਆਪਣੀਆਂ ਗ੍ਰੀਨਹਾਊਸ ਗੈਸ ਨਿਕਾਸੀਆਂ ਨੂੰ 50 ਪ੍ਰਤੀਸ਼ਤ ਤੱਕ ਘਟਾਉਣ ਲਈ ਕੰਮ ਕਰ ਰਿਹਾ ਹੈ।”

- ਹਰਬਰਟ ਸਿਨੋਕ (Herbert Sinnock), ਡਾਇਰੈਕਟਰ ਆਫ ਸਸਟੇਨਬਿਲਿਟੀ, ਸ਼ੈਰੀਡਨ ਕਾਲੇਜ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](https://twitter.com/brampton), [Facebook](https://facebook.com/brampton), ਅਤੇ [Instagram](https://instagram.com/brampton) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੀਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca